

 Print Page

Sri Guru Granth Sahib

Displaying 1164 of

ਨਾਮੇ ਹਰਿ ਕਾ ਦਰਸਨੁ ਭਇਆ ॥੪॥੩॥

Naamae Har Kaa Dharasan Bhaeiaa ||4||3||

Thus did Naam Dayv come to receive the Blessed Vision of the Lord's Darshan. ||4||3||

ਭੈਰਉ (ਭ. ਨਾਮਦੇਵ) (੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੧

Raag Bhaira-o Bhagat Namdev

ਮੈ ਬਉਰੀ ਮੇਰਾ ਰਾਮੁ ਭਤਾਰੁ ॥

Mai Bouree Maeraa Raam Bhathaar ||

I am crazy - the Lord is my Husband.

ਭੈਰਉ (ਭ. ਨਾਮਦੇਵ) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੧

Raag Bhaira-o Bhagat Namdev

ਰਚਿ ਰਚਿ ਤਾ ਕਉ ਕਰਉ ਸਿੰਗਾਰੁ ॥੧॥

Rach Rach Thaa Ko Karo Singaar ||1||

I decorate and adorn myself for Him. ||1||

ਭੈਰਉ (ਭ. ਨਾਮਦੇਵ) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੧

Raag Bhaira-o Bhagat Namdev

ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ ॥

Bhalae Nindho Bhalae Nindho Bhalae Nindho Log ||

Slander me well, slander me well, slander me well, O people.

ਭੈਰਉ (ਭ. ਨਾਮਦੇਵ) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੨

Raag Bhaira-o Bhagat Namdev

ਤਨੁ ਮਨੁ ਰਾਮ ਪਿਆਰੇ ਜੋਗੁ ॥੧॥ ਰਹਾਉ ॥

Than Man Raam Piaarae Jog ||1|| Rehaao ||

My body and mind are united with my Beloved Lord. ||1||Pause||

ਭੈਰਉ (ਭ. ਨਾਮਦੇਵ) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੨

Raag Bhaira-o Bhagat Namdev

ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ ॥

Baadh Bibaadh Kaahoo Sio N Keejai ||

Do not engage in any arguments or debates with anyone.

ਭੈਰਉ (ਭ. ਨਾਮਦੇਵ) (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੩

Raag Bhaira-o Bhagat Namdev

ਰਸਨਾ ਰਾਮ ਰਸਾਇਨੁ ਪੀਜੈ ॥੨॥

Rasanaa Raam Rasaaein Peejai ||2||

With your tongue, savor the Lord's sublime essence. ||2||

ਭੈਰਉ (ਭ. ਨਾਮਦੇਵ) (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੩

Raag Bhaira-o Bhagat Namdev

ਅਬ ਜੀਅ ਜਾਨਿ ਐਸੀ ਬਨਿ ਆਈ ॥

Ab Jeea Jaan Aisee Ban Aaee ||

Now, I know within my soul, that such an arrangement has been made;

ਭੈਰਉ (ਭ. ਨਾਮਦੇਵ) (੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੩

Raag Bhaira-o Bhagat Namdev

ਮਿਲਉ ਗੁਪਾਲ ਨੀਸਾਨੁ ਬਜਾਈ ॥੩॥

Milo Gupaal Neesaan Bajaaee ||3||

I will meet with my Lord by the beat of the drum. ||3||

ਭੈਰਉ (ਭ. ਨਾਮਦੇਵ) (੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੪

Raag Bhaira-o Bhagat Namdev

ਉਸਤਤਿ ਨਿੰਦਾ ਕਰੈ ਨਰੁ ਕੋਈ ॥

Ousathath Nindhah Karai Nar Koe ||

Anyone can praise or slander me.

ਭੈਰਉ (ਭ. ਨਾਮਦੇਵ) (੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੪

Raag Bhaira-o Bhagat Namdev

ਨਾਮੇ ਸ੍ਰੀਰੰਗੁ ਭੇਟਲ ਸੋਈ ॥੪॥੪॥

Naamae Sreerang Bhaettal Soee ||4||4||

Naam Dayv has met the Lord. ||4||4||

ਭੈਰਉ (ਭ. ਨਾਮਦੇਵ) (੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੪

Raag Bhaira-o Bhagat Namdev

ਕਬਹੂ ਖੀਰਿ ਖਾਡ ਘੀਉ ਨ ਭਾਵੈ ॥

Kabehoo Kheer Khaadd Gheeo N Bhaavai ||

Sometimes, people do not appreciate milk, sugar and ghee.

ਭੈਰਉ (ਭ. ਨਾਮਦੇਵ) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੫

Raag Bhaira-o Bhagat Namdev

ਕਬਹੂ ਘਰ ਘਰ ਟੂਕ ਮਗਾਵੈ ॥

Kabehoo Ghar Ghar Ttook Magaavai ||

Sometimes, they have to beg for bread from door to door.

ਭੈਰਉ (ਭ. ਨਾਮਦੇਵ) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੫

Raag Bhaira-o Bhagat Namdev

ਕਬਹੂ ਕੂਰਨੁ ਚਨੇ ਬਿਨਾਵੈ ॥੧॥

Kabehoo Kooran Chanae Binaavai ||1||

Sometimes, they have to pick out the grain from the chaff. ||1||

ਭੈਰਉ (ਭ. ਨਾਮਦੇਵ) (੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੫

Raag Bhaira-o Bhagat Namdev

ਜਿਉ ਰਾਮੁ ਰਾਖੈ ਤਿਉ ਰਹੀਐ ਰੇ ਭਾਈ ॥

Jio Raam Raakhai Thio Reheeai Rae Bhaaee ||

As the Lord keeps us, so do we live, O Siblings of Destiny.

ਭੈਰਉ (ਭ. ਨਾਮਦੇਵ) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੬

Raag Bhaira-o Bhagat Namdev

ਹਰਿ ਕੀ ਮਹਿਮਾ ਕਿਛੁ ਕਥਨੁ ਨ ਜਾਈ ॥੧॥ ਰਹਾਉ ॥

Har Kee Mehimaa Kishh Kathhan N Jaaee ||1|| Rehaao ||

The Lord's Glory cannot even be described. ||1||Pause||

ਭੈਰਉ (ਭ. ਨਾਮਦੇਵ) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੬

Raag Bhaira-o Bhagat Namdev

ਕਬਹੂ ਤੁਰੇ ਤੁਰੰਗ ਨਚਾਵੈ ॥

Kabehoo Thurae Thurang Nachaavai ||

Sometimes, people prance around on horses.

ਭੈਰਉ (ਭ. ਨਾਮਦੇਵ) (੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੭

Raag Bhaira-o Bhagat Namdev

ਕਬਹੂ ਪਾਇ ਪਨਹੀਓ ਨ ਪਾਵੈ ॥੨॥

Kabehoo Paae Paneheeou N Paavai ||2||

Sometimes, they do not even have shoes for their feet. ||2||

ਭੈਰਉ (ਭ. ਨਾਮਦੇਵ) (੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੭

Raag Bhaira-o Bhagat Namdev

ਕਬਹੂ ਖਾਟ ਸੁਪੇਦੀ ਸੁਵਾਵੈ ॥

Kabehoo Khaatt Supaedhee Suvaavai ||

Sometimes, people sleep on cozy beds with white sheets.

ਭੈਰਉ (ਭ. ਨਾਮਦੇਵ) (੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੭

Raag Bhaira-o Bhagat Namdev

ਕਬਹੂ ਭੂਮਿ ਪੈਆਰੁ ਨ ਪਾਵੈ ॥੩॥

Kabehoo Bhoom Paiaar N Paavai ||3||

Sometimes, they do not even have straw to put down on the ground. ||3||

ਭੈਰਉ (ਭ. ਨਾਮਦੇਵ) (੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੭

Raag Bhaira-o Bhagat Namdev

ਭਨਤਿ ਨਾਮਦੇਉ ਇਕੁ ਨਾਮੁ ਨਿਸਤਾਰੈ ॥

Bhanath Naamadhaeo Eik Naam Nisathaarai ||

Naam Dayv prays, only the Naam, the Name of the Lord, can save us.

ਭੈਰਉ (ਭ. ਨਾਮਦੇਵ) (੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੮

Raag Bhaira-o Bhagat Namdev

ਜਿਹ ਗੁਰੁ ਮਿਲੈ ਤਿਹ ਪਾਰਿ ਉਤਾਰੈ ॥੪॥੫॥

Jih Gur Milai Thih Paar Outhaarai ||4||5||

One who meets the Guru, is carried across to the other side. ||4||5||

ਭੈਰਉ (ਭ. ਨਾਮਦੇਵ) (੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੮

Raag Bhaira-o Bhagat Namdev

ਹਸਤ ਖੇਲਤ ਤੇਰੇ ਦੇਹੁਰੇ ਆਇਆ ॥

Hasath Khaelath Thaerae Dhaehurae Aaeiaa ||

Laughing and playing, I came to Your Temple, O Lord.

ਭੈਰਉ (ਭ. ਨਾਮਦੇਵ) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੯

Raag Bhaira-o Bhagat Namdev

ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥

Bhagath Karath Naamaa Pakar Outhaaeiaa ||1||

While Naam Dayv was worshipping, he was grabbed and driven out. ||1||

ਭੈਰਉ (ਭ. ਨਾਮਦੇਵ) (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੯

Raag Bhaira-o Bhagat Namdev

ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥

Heenarree Jaath Maeree Jaadhim Raaeiaa ||

I am of a low social class, O Lord;

ਭੈਰਉ (ਭ. ਨਾਮਦੇਵ) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੯

Raag Bhaira-o Bhagat Namdev

ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ ਰਹਾਉ ॥

Shheepae Kae Janam Kaahae Ko Aaeiaa ||1|| Rehaao ||

Why was I born into a family of fabric dyers? ||1||Pause||

ਭੈਰਉ (ਭ. ਨਾਮਦੇਵ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੪ ਪੰ. ੧੦

Raag Bhaira-o Bhagat Namdev

ਲੈ ਕਮਲੀ ਚਲਿਓ ਪਲਟਾਇ ॥

Lai Kamalee Chaliou Palattaae ||

I picked up my blanket and went back,

ਭੈਰਉ (ਭ. ਨਾਮਦੇਵ) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੪ ਪੰ. ੧੦

Raag Bhaira-o Bhagat Namdev

ਦੇਹੁਰੈ ਪਾਛੈ ਬੈਠਾ ਜਾਇ ॥੨॥

Dhaehurai Paashhai Baithaa Jaae ||2||

To sit behind the temple. ||2||

ਭੈਰਉ (ਭ. ਨਾਮਦੇਵ) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੪ ਪੰ. ੧੧

Raag Bhaira-o Bhagat Namdev

ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥

Jio Jio Naamaa Har Gun Oucharai ||

As Naam Dayv uttered the Glorious Praises of the Lord,

ਭੈਰਉ (ਭ. ਨਾਮਦੇਵ) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੪ ਪੰ. ੧੧

Raag Bhaira-o Bhagat Namdev

ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥

Bhagath Janaan Ko Dhaehuraa Firai ||3||6||

The temple turned around to face the Lord's humble devotee. ||3||6||

ਭੈਰਉ (ਭ. ਨਾਮਦੇਵ) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੪ ਪੰ. ੧੧

Raag Bhaira-o Bhagat Namdev

ਭੈਰਉ ਨਾਮਦੇਉ ਜੀਉ ਘਰੁ ੨

Bhairo Naamadhaeo Jeeo Ghar 2

Bhairao, Naam Dayv Jee, Second House:

ਭੈਰਉ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੧੬੪

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਭੈਰਉ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੧੬੪

ਜੈਸੀ ਭੂਖੇ ਪ੍ਰੀਤਿ ਅਨਾਜ ॥

Jaisee Bhookhae Preeth Anaaj ||

As the hungry person loves food,

ਭੈਰਉ (ਭ. ਨਾਮਦੇਵ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੪ ਪੰ. ੧੩

Raag Bhaira-o Bhagat Namdev

ਤ੍ਰਿਖਾਵੰਤ ਜਲ ਸੇਤੀ ਕਾਜ ॥

Thrikhaavanth Jal Saethee Kaaj ॥

And the thirsty person is obsessed with water,

ਭੈਰਉ (ਭ. ਨਾਮਦੇਵ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੪ ਪੰ. ੧੩

Raag Bhaira-o Bhagat Namdev

ਜੈਸੀ ਮੂੜ ਕੁਟੰਬ ਪਰਾਇਣ ॥

Jaisee Moorr Kuttanb Paraaein ॥

And as the fool is attached to his family

ਭੈਰਉ (ਭ. ਨਾਮਦੇਵ) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੪ ਪੰ. ੧੩

Raag Bhaira-o Bhagat Namdev

ਐਸੀ ਨਾਮੇ ਪ੍ਰੀਤਿ ਨਰਾਇਣ ॥੧॥

Aisee Naamae Preeth Naraaein ||1||

- just so, the Lord is very dear to Naam Dayv. ||1||

ਭੈਰਉ (ਭ. ਨਾਮਦੇਵ) (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੪ ਪੰ. ੧੩

Raag Bhaira-o Bhagat Namdev

ਨਾਮੇ ਪ੍ਰੀਤਿ ਨਾਰਾਇਣ ਲਾਗੀ ॥

Naamae Preeth Naaraaein Laagee ॥

Naam Dayv is in love with the Lord.

ਭੈਰਉ (ਭ. ਨਾਮਦੇਵ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੪ ਪੰ. ੧੪

Raag Bhaira-o Bhagat Namdev

ਸਹਜ ਸੁਭਾਇ ਭਇਓ ਬੈਰਾਗੀ ॥੧॥ ਰਹਾਉ ॥

Sehaj Subhaae Bhaeiou Bairaagee ||1|| Rehaao ॥

He has naturally and intuitively become detached from the world. ||1||Pause||

ਭੈਰਉ (ਭ. ਨਾਮਦੇਵ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੪ ਪੰ. ੧੪

Raag Bhaira-o Bhagat Namdev

ਜੈਸੀ ਪਰ ਪੁਰਖਾ ਰਤ ਨਾਰੀ ॥

Jaisee Par Purakhaa Rath Naaree ॥

Like the woman who falls in love with another man,

ਭੈਰਉ (ਭ. ਨਾਮਦੇਵ) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੪ ਪੰ. ੧੪

Raag Bhaira-o Bhagat Namdev

ਲੋਭੀ ਨਰੁ ਧਨ ਕਾ ਹਿਤਕਾਰੀ ॥

Lobhee Nar Dhhan Kaa Hithakaaree ||

And the greedy man who loves only wealth,

ਭੈਰਉ (ਭ. ਨਾਮਦੇਵ) (੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੧੫

Raag Bhaira-o Bhagat Namdev

ਕਾਮੀ ਪੁਰਖ ਕਾਮਨੀ ਪਿਆਰੀ ||

Kaamee Purakh Kaamanee Piaaree ||

And the sexually promiscuous man who loves women and sex,

ਭੈਰਉ (ਭ. ਨਾਮਦੇਵ) (੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੧੫

Raag Bhaira-o Bhagat Namdev

ਐਸੀ ਨਾਮੇ ਪ੍ਰੀਤਿ ਮੁਰਾਰੀ ||੨||

Aisee Naamae Preeth Muraaree ||2||

Just so, Naam Dayv is in love with the Lord. ||2||

ਭੈਰਉ (ਭ. ਨਾਮਦੇਵ) (੭) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੧੫

Raag Bhaira-o Bhagat Namdev

ਸਾਈ ਪ੍ਰੀਤਿ ਜਿ ਆਪੇ ਲਾਏ ||

Saaee Preeth J Aapae Laaeae ||

But that alone is real love, which the Lord Himself inspires;

ਭੈਰਉ (ਭ. ਨਾਮਦੇਵ) (੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੧੬

Raag Bhaira-o Bhagat Namdev

ਗੁਰ ਪਰਸਾਦੀ ਦੁਬਿਧਾ ਜਾਏ ||

Gur Parasaadhee Dhubidhhaa Jaaee ||

By Guru's Grace, duality is eradicated.

ਭੈਰਉ (ਭ. ਨਾਮਦੇਵ) (੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੧੬

Raag Bhaira-o Bhagat Namdev

ਕਬਹੁ ਨ ਤੂਟਸਿ ਰਹਿਆ ਸਮਾਇ ||

Kabahu N Thoottas Rehiaa Samaae ||

Such love never breaks; through it, the mortal remains merged in the Lord.

ਭੈਰਉ (ਭ. ਨਾਮਦੇਵ) (੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੧੬

Raag Bhaira-o Bhagat Namdev

ਨਾਮੇ ਚਿਤੁ ਲਾਇਆ ਸਚਿ ਨਾਇ ||੩||

Naamae Chith Laaeiaa Sach Naae ||3||

Naam Dayv has focused his consciousness on the True Name. ||3||

ਭੈਰਉ (ਭ. ਨਾਮਦੇਵ) (੭) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੧੭

Raag Bhaira-o Bhagat Namdev

ਜੈਸੀ ਪ੍ਰੀਤਿ ਬਾਰਿਕ ਅਰੁ ਮਾਤਾ ॥

Jaisee Preeth Baarik Ar Maathaa ||

Like the love between the child and its mother,

ਭੈਰਉ (ਭ. ਨਾਮਦੇਵ) (੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੧੭

Raag Bhaira-o Bhagat Namdev

ਐਸਾ ਹਰਿ ਸੇਤੀ ਮਨੁ ਰਾਤਾ ॥

Aisaa Har Saethee Man Raathaa ||

So is my mind imbued with the Lord.

ਭੈਰਉ (ਭ. ਨਾਮਦੇਵ) (੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੧੭

Raag Bhaira-o Bhagat Namdev

ਪ੍ਰਣਵੈ ਨਾਮਦੇਉ ਲਾਗੀ ਪ੍ਰੀਤਿ ॥

Pranavai Naamadhaeo Laagee Preeth ||

Prays Naam Dayv, I am in love with the Lord.

ਭੈਰਉ (ਭ. ਨਾਮਦੇਵ) (੭) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੧੮

Raag Bhaira-o Bhagat Namdev

ਗੋਬਿੰਦੁ ਬਸੈ ਹਮਾਰੈ ਚੀਤਿ ॥੪॥੧॥੭॥

Gobidh Basai Hamaarai Cheeth ||4||1||7||

The Lord of the Universe abides within my consciousness. ||4||1||7||

ਭੈਰਉ (ਭ. ਨਾਮਦੇਵ) (੭) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੧੮

Raag Bhaira-o Bhagat Namdev

ਘਰ ਕੀ ਨਾਰਿ ਤਿਆਗੈ ਅੰਧਾ ॥

Ghar Kee Naar Thiaagai Andhhaa ||

The blind fool abandons the wife of his own home,

ਭੈਰਉ (ਭ. ਨਾਮਦੇਵ) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੪ ਪੰ. ੧੮

Raag Bhaira-o Bhagat Namdev